

PHF LEASING LIMITED



Regd. & Corp. Office : 923, G.T. Road, Jalandhar (Pb.) INDIA
Ph. : 0181-4639903-06
email : phf_leasingltd@yahoo.co.in
Website : www.phfleasing.com
CIN No. : L65110PB1992PLC012488

March 8, 2022

To,

Head- Listing & Compliance
Metropolitan Stock Exchange of India Limited (MSEI)
Building A, Unit 205A, 2nd Floor,
Piramal Agastya Corporate Park,
L.B.S Road, Kurla West, Mumbai - 400 070

Sub: Newspaper Advertisement – Dispatch of Notice of Extra General Meeting of the Company for the FY 2021-22.

Pursuant to Regulations 30 and 47 of SEBI (Listing Obligations and Disclosure Requirements) Regulations, 2015, please find enclosed the copies of newspaper advertisement published in Financial Express (English Language) and Nawan Zamana (Punjabi Language), regarding Notice of Extra General Meeting of the Company for the FY 2021-22 in compliance with General Circular Nos. 20/2021 read with Circular nos. 14/2020, 17/2020, 22/2020, 33/2020, 39/2020, 10/2021 and 20/2021 issued by the Ministry of Corporate Affairs ("MCA") (hereinafter collectively referred to as "MCA Circulars"), permitted the companies to hold the Extra-Ordinary General Meeting (EGM) through Video Conferencing (VC) or Other Audio Visual Means (OAVM).

The above information will also be available on the website of the Company at www.phfleasing.com.

Kindly take the intimation on record.

For PHF LEASING LIMITED

Sd/-
SHIKHA
KAPOOR

Digitally signed by
SHIKHA KAPOOR
Date: 2022.03.08
16:52:46 +05'30'

Shikha Kapoor
Company Secretary
Membership No.: A19146
Add :H. No. 5, Paras Estate, Near New
Kapurthala Chowk, Jalandhar-144008,
Punjab, India

Date: 08/03/2022
Place: Jalandhar

IDFC FIRST Bank Limited
(erstwhile Capital First Limited and amalgamated with IDFC Bank Limited)
CIN : L65110TN2014PLC097792
Registered Office: KRM Towers, 8th Floor, Harrington Road, Chetpet, Chennai - 600031. TEL: +91 44 4564 4000 | FAX: +91 44 4564 4022.



**APPENDIX IV [Rule 8(1)]
POSSESSION NOTICE
(For immovable property)**

Whereas the undersigned being the authorized officer of IDFC First Bank Limited (erstwhile Capital First Limited and amalgamated with IDFC Bank Limited) under the Securitisation and Reconstruction of Financial Assets and Enforcement of Security Interest Act, 2002, and in exercise of powers conferred under Section 13(12) of the said Act read with rule 3 of the Security Interest (Enforcement) Rules, 2002 issued a demand notices calling upon the Borrower/ Co-borrowers and Guarantors to repay the amount mentioned in the demand notice appended below within 60 days from the date of receipt of the said notice together with further interest and other charges from the date of demand notice till payment/realization.

The Borrower/ Co-Borrowers/ Guarantors having failed to repay the amount, notice is hereby given to the Borrower/ Co-Borrowers/ Guarantors and public in general that the undersigned has taken possession of the property described herein below in exercise of powers conferred on him/her under sub-section (4) of Section 13 of the Act read with rule 8 of the Security Interest (Enforcement) Rules, 2002 on this notice.

LOAN ACCOUNT NUMBER	BORROWER/S/ CO-BORROWERS & GUARANTORS NAME	DESCRIPTION OF THE MORTGAGED PROPERTIES	DEMAND NOTICE		DATE AND TYPE OF POSSESSION TAKEN
			DATE	OUTSTANDING AMOUNT (RS.)	
10254818, 23794200 & 33997027	1. Jwan Singh 2. Saroop Singh 3. Gurjinder Singh	All The Piece And Parcel Of The Property Consisting Of 18-F, Property Measuring 195 Sq. Yards (7 Marlas), Out Of Khewat Khatouni No. 1355/3560, Khasra No. 50/4/1 (0-7), Situated At Rattan Nagar-F, Village-Jhill, Tehsil & Dist-Patiala And Bounded As: East: Vacant Land West: Road North: Vacant Plot South: Limit Village Tripuri Sadian	30-10-2021	Rs. 14,56,376.90/-	05-03-2022 Symbolic Possession
24912732 & 21503010	1.Mr. Rajnish Kumar 2.Mrs.Sneh Sharma	All The Piece And Parcel Of The Property Consisting Of House No. B-1/2336, Measuring 104 Sq.Yards, Situated At Sath Garan, Patiala, Punjab-147001 And Bounded By: East: Rasta West: House Of Vidya Sagar North: House Of Jeevan Lal South: House Of Lal Singh & Ram Kishen	10-05-2021	Rs. 17,82,942.48/-	05-03-2022 Symbolic Possession
18663498	1.Mr. Raj Kumar 2. Mrs. Sarla Devi	All The Piece And Parcel Of The Property Consisting Of Property House Measuring 52 Sq. Yards (1 Biswa), I.E. 1/4 Share Of JB-4b, Out Of Khewat Khatouni No. 311/1082 Khasra No. 883/404 (0-4), Situated At Jai Jawan Colony, Rakha Village Badungar, Patiala - 147001. Bounded: North-Built Up House, South-House Of Abad Bano, East-Road, West-Built Up House	06-07-2021	Rs. 11,72,254.47/-	05-03-2022 Symbolic Possession

The Borrower/ Co-borrowers/ Guarantors in particular and the public in general is hereby cautioned not to deal with the property and any dealings with the property will be subject to the charge of IDFC First Bank Limited (erstwhile Capital First Limited and amalgamated with IDFC Bank Limited) for an amount mentioned in the demand notice together with further interest and other charges from the date of demand notice till payment/realization.

Authorised Officer
IDFC First Bank Limited
(erstwhile Capital First Limited and amalgamated with IDFC Bank Limited)

HDFC MUTUAL FUND
BHAROSA APNO KA
HDFC Asset Management Company Limited
A Joint Venture with abrdn Investment Management Limited
CIN: L65991MH1999PLC123027

Registered Office: HDFC House, 2nd Floor, H.T. Parekh Marg, 165-166, Backbay Reclamation, Churchgate, Mumbai - 400 020. Phone: 022 66316333 • Toll Free Nos: 1800-3010-6767 / 1800-419-7676
Fax: 022 22821144 • e-mail: hello@hdfcfund.com • Visit us at: www.hdfcfund.com

Corrigendum to Notice dated March 04, 2022

This is with reference to the Notice dated March 04, 2022 published in the issues of The Financial Express and Navshakti on March 05, 2022 informing the Investors / Unit holders about record date for Distribution under Income Distribution cum Capital Withdrawal Option (IDCW) in select Schemes. The Plan name HDFC Dividend Yield Fund - Direct Plan - IDCW Option (Payout and Reinvestment) having NAV of Rs.13.668 should be read as HDFC Dividend Yield Fund - Regular Plan - IDCW Option (Payout and Reinvestment).

This corrigendum forms an integral part of the Notice dated March 04, 2022 and all other details mentioned therein shall remain unchanged.

For HDFC Asset Management Company Limited
(Investment Manager to HDFC Mutual Fund)

Place : Mumbai Sd/-
Date : March 07, 2022 Authorized Signatory

MUTUAL FUND INVESTMENTS ARE SUBJECT TO MARKET RISKS, READ ALL SCHEME RELATED DOCUMENTS CAREFULLY.

For All Advertisement Booking
Call : 0120-6651214

CANARA ROBECO

Canara Robeco Mutual Fund
Investment Manager : Canara Robeco Asset Management Co. Ltd.
Construction House, 4th Floor, 5, Walchand Hirachand Marg, Ballard Estate, Mumbai 400 001.
Tel.: 6658 5000 Fax: 6658 5012/13 www.canararobeco.com CIN No.: U65990MH1993PLC071003

NOTICE-CUM-ADDENDUM NO. 59

Shifting of Canara Robeco Mutual Fund unit of Kfin Technologies Private Limited:

All unit holders of Canara Robeco Mutual Fund are requested to take note of the following change in existing office of Kfin Technologies Private Limited (Canara Robeco Mutual Fund Unit):

Old Address	New Address	Effective date
Kfin Technologies Private Limited Shop No. 201, 2 nd Floor, V-Arcade Complex, Near Vanzari Chowk, M. G. Road, Junagadh - 362001.	Kfin Technologies Private Limited Shop No. 6, 1 st Floor, Noble Central Complex, Near Police Headquarter, Thana Road, Junagadh - 362 001.	05 th March, 2022

This addendum shall form an integral part of the Statement of Additional Information ("SAI"), Scheme Information Document ("SID") and Key Information Memorandum ("KIM") of the Scheme(s) of Canara Robeco Mutual Fund as amended from time to time.

All other terms & conditions of SAI, SID and KIM will remain unchanged.

Unit holders are requested to visit www.canararobeco.com to claim their Unclaimed Redemption & Dividend amounts and follow the procedure prescribed therein.

For and on behalf of Canara Robeco Asset Management Company Ltd.
(Investment manager for Canara Robeco Mutual Fund)

Date: 07-03-2022 Sd/-
Place: Mumbai Authorized Signatory

Mutual Fund investments are subject to market risks, read all scheme related documents carefully.

HDFC HOUSING DEVELOPMENT FINANCE CORPORATION LIMITED
The Capital Court, Munirka, Outer Ring Road, Olof Palme Marg, New Delhi-110067
Tel : 011-41596676/568. CIN L70100MH1977PLC019916, Website: www.hdfc.com

E-AUCTION SALE NOTICE (Sale through e-bidding only)
E-Auction Sale Notice for Sale of Immovable Assets under the Securitisation and Reconstruction of Financial Assets and Enforcement of Security Interest Act, 2002 read with proviso to Rule 8(6) of the Security Interest (Enforcement) Rules, 2002.

Notice is hereby given to the public in general and in particular to the Borrower(s) and Guarantor(s) indicated in Column (A) that the below described immovable property(ies) described in Column (C) mortgaged/charged to the Secured Creditor, the constructive / physical possession of which has been taken as described in column (D) by the Authorised Officer of Housing Development Finance Corporation Limited (HDFC Ltd) Secured Creditor, will be sold on "Asiswhereis", "Asiswhatis", and "Whateverthereis" as per the details mentioned below :

Notice is hereby given to Borrower / Mortgagor(s), as the case may be, indicated in **Column (A)** under Rule 8(6) of the Security Interest (Enforcement) Rules 2002.

For detailed terms and conditions of the sale, please refer to the link provided in Housing Development Finance Corporation Limited (HDFC Ltd) Secured Creditor's website i.e. www.HDFC.Com

(A)	(B)	(C)	(D)	(E)	(F)	(G)	(H)	(I)	(J)
Name/s of Borrower(s)/ Mortgagor(s)	Outstanding dues to be recovered (Secured Debt) (Rs.)*	Description of the Immovable Property / Secured Asset	TYPE OF POSSESSION	DATE & TIME OF INSPECTION	Reserve Price	Last date of submission of bids	Earnest money deposit	Bid Incremental Rate	Date of Auction and time
(1) MR RAKESH KUMAR&MS. ILIKA BISHT.	Rs. 1,10,14,973/- (Rupees One Crore Ten Lakhs Fourteen Thousand Nine Hundred and Seventy Three Only) as on 30-APR-2018	FLAT NO. 302, CONSISTING OF 3 BED ROOMS, 1 DRAWING/DINING ROOM, 1 KITCHEN, 3 TOILETS / BATHS & BALCONY ADMEASURING 133.87 SQ.MTS. (APPROX) SITUATED AT THIRD FLOOR, BLOCK-B, UDYOG VIHAR CGHS LTD., PLOT NO. 12, SECTOR- 22, DWARKA, NEW DELHI- 75 AND CONSTRUCTION THEREON PRESENT AND FUTURE	PHYSICAL POSSESSION	12-MARCH-2022 from 11AM to 3 PM	Rs. 1,35,00,000/- (Rupees One Crore Thirty Five Lacs Only)	23-MARCH-2022 BEFORE 5 PM	10% OF THE BID AMOUNT	Rs. 50,000/- (Rupees Fifty Thousand Only)	25-MARCH-2022 From 10 AM to 10.30 AM

*together with further interest @ 18% p.a. as applicable, incidental expenses, costs, charges etc. incurred up to the date of payment and / or realisation thereof.

To the best of knowledge and information of the Authorized Officer of HDFC Ltd, there are no encumbrances in respect of the above immovable properties / Secured Assets except the following
The Maintenance Dues/Society Dues in respect of above mentioned property to the extent of **Rs. 6,43,497/- (Rupees Six Lakhs Forty Three Thousand Four Hundred and Ninety seven only)** will be paid/cleared/settled by HDFC Ltd within 30 working days from issuance of Sale Certificate. Any dues thereafter will have to be paid/cleared by the successful bidder/purchaser.

In respect of the above mentioned property the borrowers have filed following cases against HDFC. Details of the suits/ proceedings are as under:

S.A. No.	Title of Suit
SA/ 231/ 2019	Rakesh Kumar Vs. HDFC Ltd. before learned Hon'ble D.R.T. -1, New Delhi

The sale shall be subject to the final outcome of and/or orders, directions etc. as may be passed by the Hon'ble DRT from time to time in the above suit / proceeding. As on date there is no order restraining and/or enjoining HDFC / the Authorised Officer of HDFC from selling, alienating and/or disposing off the above immovable property / secured asset.

M/s. NexXen Solutions Private Limited would be assisting the Authorized Officer in conducting the auction through an e-bidding process. For any assistance related to inspection of the property, or for obtaining the Bid document and for any other queries, please get in touch with the Client Service Delivery (CSD) Department of M/s. NexXen Solutions Private Limited through Mobile No. +91 93100 29933, Tel. No. +91 124 4 233 933, e-mail ID: CSD@disposalhub.com or Mr. Aju Ashok, Authorised Officer, HDFC Ltd. (Mobile No. 9971380421) or Mr. Prasun Parasar (Mobile No. 9560444634) or Mr. Naman Jain (Mobile No. 8826086484).

The Bid Document can be collected / obtained from the Authorized Officer of Housing Development Finance Corporation Limited (HDFC) having his office at 2ND FLOOR, THE CAPITAL COURT, MUNIRKA, OLOF PALME MARG, OUTER RING ROAD, NEW DELHI-110067 or directly from **M/s. NexXen Solutions Private Limited**

The secured asset is being sold on "AS IS WHERE IS" and "AS IS WHAT IS" basis.

For other details w.r.t to the e-auction you are requested to see the detailed terms and condition uploaded on our website - **www.hdfc.com**

Date: 07-MARCH-2022
Place: NEW DELHI

Authorised Officer

Regd. Office: Ramon House, H.T. Parekh Marg, 169, Backbay Reclamation, Mumbai - 400020

UPL Limited
CIN: L24219GJ1985PLC025132
Regd. Office: 3 -11, G.I.D.C., Vapi, Dist. Valsad, Gujarat - 396 195
Telephone: +91 260 2432716 | Email: upl.investors@upl-ltd.com | Website: www.upl-ltd.com

NOTICE FOR THE ATTENTION OF THE SHAREHOLDERS OF UPL LIMITED REGARDING THE EXTRAORDINARY GENERAL MEETING AND INFORMATION ON E-VOTING

- NOTICE is hereby given that the Extraordinary General Meeting ("EGM") of UPL Limited (the Company) will be held through Video Conferencing /Other Audio-visual Means ("VC facility") on **Wednesday, March 30, 2022 at 4:00 p.m. (IST)**, in compliance with the applicable provisions of the Companies Act, 2013 and the Rules made thereunder and the Securities and Exchange Board of India (Listing Obligations and Disclosure Requirements) Regulations, 2015 ("LODR Regulations"), read with the General Circulars/Notifications issued by the Ministry of Corporate Affairs ("MCA") and SEBI (collectively referred to as "**applicable circulars**"), to transact the business set out in the Notice calling the EGM. Members will be able to attend the EGM through VC facility or view the live web cast of the EGM at www.evoting.nsdl.com. Members participating through the VC facility shall be deemed to be present at the EGM and their presence shall be reckoned for the purpose of quorum.
- In compliance with the relevant circulars, the Notice convening the EGM and other documents required to be attached thereto, have been sent on Monday, March 7, 2022 to all the Members of the Company whose email addresses are registered with the Company/RTA/Depository Participant(s). Physical copies have been posted to those shareholders individually at their registered addresses, whose email addresses are not registered with the Company. The Notice is also made available on the Company's website at www.upl-ltd.com, website of the Stock Exchanges, i.e. BSE Limited and National Stock Exchange of India Limited at www.bseindia.com and www.nseindia.com respectively and on the website of National Securities Depository Limited ("NSDL") at www.evoting.nsdl.com.

The documents referred to in the Notice of the EGM are available electronically for inspection without any fee by a Member from the date of circulation of this Notice up to the date of EGM. Member seeking to inspect such documents can send an email to upl.investors@upl-ltd.com.

- Instructions for remote e-voting and e-voting during EGM:**
 - The Company is providing to its members facility to exercise their right to vote on resolutions proposed to be passed at the EGM by electronic means ("e-voting"). Members may cast their votes remotely, using the electronic voting system of NSDL during the period mentioned herein below ("remote e-voting").
 - Further, the facility for voting through electronic voting system will also be made available at the EGM and members attending the EGM through VC facility who have not cast their vote(s) by remote e-voting and are otherwise not barred from doing so, shall be eligible to vote through e-voting system in the EGM.
 - The members who have cast their vote(s) by remote e-voting may also attend the EGM but shall not be entitled to cast their vote(s) again at the EGM.
 - The Company has engaged the services of NSDL as the agency to provide e-voting facility.
 - Information and instructions including details of user-id and password relating to e-voting have been sent to the members through email. Members who do not receive email or whose email addresses are not registered with the Company/RTA/Depository Participant(s), may generate login credentials by following the instructions given in the 'Notes' forming part of the Notice convening the EGM.
 - The login credentials as aforesaid may also be used for attending the EGM through VC facility.
 - The manner of remote e-voting by members holding shares in dematerialised mode, physical mode and for members who have not registered their email addresses is provided in the 'Notes' forming part of the Notice convening the EGM.
 - The remote e-voting facility will be available during the following period:
Commencement of remote e-voting : 9:00 a.m. (IST) on Sunday, March 27, 2022
End of remote e-voting : 5:00 p.m. (IST) on Tuesday, March 29, 2022
 - The remote e-voting module shall be disabled by NSDL for voting thereafter. Once the vote on a resolution is cast by a shareholder, such shareholder shall not be allowed to change it subsequently. A person, whose name is recorded in the Register of Members or in the Register of Beneficial Owners maintained by the depositories as on the cut-off date i.e. **Wednesday, March 23, 2022** only shall be entitled to avail the facility of remote e-voting as well as e-voting at the EGM.
 - Any person who acquires shares of the Company and becomes a Member of the Company after sending of the Notice and holding shares as on the cut-off date i.e. Wednesday, March 23, 2022, may obtain the login ID and password by sending a request at evoting@nsdl.co.in. However, if the person is already registered with NSDL for remote e-voting, then such person can use existing user ID and password for casting vote.
- Manner of registering /updating email id with the Company / RTA/ Depositories:**
 - Members holding shares in physical mode can register/update their email id by writing to the Company with details of folio number and attaching a self-attested copy of PAN card at upl.investors@upl-ltd.com or to Link Intime India Private Limited at mt_helpdesk@linkintime.co.in.
 - Members holding shares in dematerialised mode can register/update their email-id with the Depository Participants with whom they maintain their demat account.

In case of any queries or issues relating to e-voting, kindly refer the Frequently Asked Questions ("FAQs") for Shareholders and e-voting user manual for Shareholders available at the download section of www.evoting.nsdl.com or call on toll free no.: 1800 102 0990 / 1800 224 430 or send a request to Mr. Sagar Ghosalkar at evoting@nsdl.co.in.

Members are requested to note the following contact details for addressing their queries/grievances, if any:
Registrar and Share Transfer Agent - M/s. Link Intime India Pvt. Ltd.
Address: Unit: UPL Limited, C-101, 247 Park, L. B. S Marg, Vikhroli (West), Mumbai - 400083
Tel. No. : +91 22 49186270
E-mail: rnt.helpdesk@linkintime.co.in

For UPL Limited
Sd/-
Sandeep Deshmukh
Company Secretary & Compliance officer

Place: Mumbai
Date: March 7, 2022

PHF LEASING LIMITED
Registered Office: 923, G.T Road, Jalandhar-144001, Punjab, INDIA
E-Mail: phf_leasing@td@yahoo.co.in; Website: www.phfleasing.com
TELEPHONE NO.: 9181-463903-06; CIN: L65110PB1992PLC012488

NOTICE OF EXTRAORDINARY GENERAL MEETING

Notice is hereby given that the Extra-Ordinary General Meeting (EGM) of the Company is scheduled to be held on **Wednesday, March 30, 2022 at 12:30 P.M.** through Video Conferencing /Other Audio Visual Means (OAVM) pursuant to the General Circular Nos. 14/2020, 17/2020, 22/2020, 33/2020, 39/2020, 10/2021 and 20/2021 issued by the Ministry of Corporate Affairs (MCA), to transact the unavoidable special business set forth in the Notice of the EGM dated March 07, 2022.

The Company appointed Ms. Shikha Kapoor (M. No. A55717), Practising Company Secretary and in her absence, Ms. Nikita Arora (M. No. F8402), Practising Company Secretary, as the Scrutinizer for conducting the e-voting process in accordance with the law in a fair and transparent manner.

In compliance with the above said Circulars, EGM Notice along with the Explanatory Statement, has been sent via email to those Shareholders who have registered their email IDs with Company/ Depository Participant/Registrar on or before Friday, March 4, 2022. EGM Notice is also available at the Company's website at www.phfleasing.com and on the website of NSDL i.e. www.evoting.nsdl.com.

Manner of registering/updating e-mail address

Further, Shareholders holding shares in dematerialised mode, are requested to register their email addresses and mobile numbers with their relevant depositories through their depository participants. However, for temporary registration for the purpose of obtaining this notice, shareholders may register their email ids with the Company. Shareholders holding shares in physical mode are requested to register their email ids with the Company by writing to Ms. Shikha Kapoor, Company Secretary & Compliance Officer at the email ID phfleasing@td@yahoo.co.in or to Registrar & Share Transfer Agent, M/s Skyline Financial Services Private Limited at the e-mail ID admin@skylinefinancial.com by quoting your Folio No., Certificate No., PAN, Mobile No., Email-ID along with a self-attested copy of your PAN Card / Aadhar / Valid Passport and Share Certificate etc.

Remote e-voting and voting during EGM

The Company is also providing facility to its members to cast their vote remotely on the business as set forth in the Notice of the EGM through electronic voting system. The manner of e-voting is defined as below:

- A person, whose name is recorded in the register of members or in the register of beneficial owners maintained by the depositories as on the cut-off date i.e. Tuesday, March 22, 2022, shall only be entitled to avail the facility of remote e-Voting.
- The remote e-voting period commences on Sunday, March 27, 2022 (9:00 a.m. IST) and ends on Tuesday, March 29, 2022 (5:00 p.m. IST). The remote e-voting module shall be disabled by NSDL for voting thereafter. Once the vote on a resolution is cast by the Member, he/she shall not be allowed to change it subsequently or cast the vote again.
- Any person who acquires shares of the Company and becomes the member of the Company after sending of this Notice and holding shares as on the cut-off date, may obtain the log in id and password by sending a request at phf_leasing@td@yahoo.co.in or evoting@nsdl.co.in or admin@skylinefinancial.com. However, if the /she is already registered with NSDL for remote e-voting then he/she can use his/her existing user id and password.
- The procedure for e-voting on the day of the EGM is same as the instructions mentioned for Remote e-voting in the notices.
- Only those shareholders, who are present in the EGM through VC/OAVM facility and have not casted their vote on the resolution through remote e-Voting and are otherwise not barred from doing so, shall be eligible to vote through e-Voting system available during the EGM.
- Shareholders who have voted through Remote e-Voting will be eligible to attend the EGM. However, they will not be eligible to vote at the EGM.

For detailed instructions relating to attending the meeting through VC or OAVM, please refer to the Notice.

If you have any queries or issues regarding attending EGM & e-Voting from the e-Voting System, you may refer the Frequently Asked Questions ("FAQs") and e-voting manual available at www.evotingindia.com, under help section or write an email to evoting@nsdl.co.in or call at toll free no.: 1800 1020 990 and 1800 224 430.

For PHF Leasing Limited
Sd/-
Shikha Kapoor
Company Secretary
M. No. A19146

Place: Jalandhar
Date: March 8, 2022

ਖੁੱਲ੍ਹਾ ਪਿਆ ਖੂਹ ਦੇ ਰਿਹਾ ਮੌਤ ਨੂੰ ਸੱਦਾ



ਸ਼ਹਿਰਾਵਾ (ਅਮ ਨਿਗਲਾ)-ਬੇਕਿ ਪਿਛਲੇ ਸਮੇਂ ਦੇ ਦੌਰ ਵਿੱਚ ਵੱਖ ਵੱਖ ਸੂਬਿਆਂ ਅਤੇ ਰਾਜਾਂ ਦੇ ਵੱਖ ਵੱਖ ਹਿੱਸਿਆਂ (ਖੂਹ) ਖੋਲ੍ਹੇ ਗਏ ਸਨ। ਇਹਨਾਂ ਖੂਹਾਂ ਵਿੱਚੋਂ ਕੁਝ ਖੂਹਾਂ ਖੋਲ੍ਹੇ ਗਏ ਸਨ ਜੋ ਕਿ ਖੂਹਾਂ ਦੇ ਰਿਹਾ ਮੌਤ ਨੂੰ ਸੱਦਾ ਦਿੰਦੇ ਹਨ। ਇਹਨਾਂ ਖੂਹਾਂ ਵਿੱਚੋਂ ਕੁਝ ਖੂਹਾਂ ਖੋਲ੍ਹੇ ਗਏ ਸਨ ਜੋ ਕਿ ਖੂਹਾਂ ਦੇ ਰਿਹਾ ਮੌਤ ਨੂੰ ਸੱਦਾ ਦਿੰਦੇ ਹਨ। ਇਹਨਾਂ ਖੂਹਾਂ ਵਿੱਚੋਂ ਕੁਝ ਖੂਹਾਂ ਖੋਲ੍ਹੇ ਗਏ ਸਨ ਜੋ ਕਿ ਖੂਹਾਂ ਦੇ ਰਿਹਾ ਮੌਤ ਨੂੰ ਸੱਦਾ ਦਿੰਦੇ ਹਨ।

ਭਗਵੰਤ ਮਾਨ ਵੱਲੋਂ ਈ ਵੀ ਐੱਮ ਮਸ਼ੀਨਾਂ ਵਾਲੇ ਸਟਰੋਂਗ ਰੂਮ ਦੇ ਪ੍ਰਬੰਧਾਂ ਦਾ ਜਾਇਜ਼ਾ



ਮੁਖ ਮੰਤਰੀ ਭਗਵੰਤ ਮਾਨ ਨੇ ਸਟਰੋਂਗ ਰੂਮਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਹਨਾਂ ਨੇ ਕਿਹਾ ਕਿ ਸਟਰੋਂਗ ਰੂਮਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣਾ ਬਹੁਤ ਜ਼ਰੂਰੀ ਹੈ। ਉਹਨਾਂ ਨੇ ਕਿਹਾ ਕਿ ਸਟਰੋਂਗ ਰੂਮਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣਾ ਬਹੁਤ ਜ਼ਰੂਰੀ ਹੈ। ਉਹਨਾਂ ਨੇ ਕਿਹਾ ਕਿ ਸਟਰੋਂਗ ਰੂਮਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣਾ ਬਹੁਤ ਜ਼ਰੂਰੀ ਹੈ।

ਪਿਗਲਵਾੜਾ ਵਿੱਚ ਸ਼ਿਲਾਗਰਹ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ



ਪਿਗਲਵਾੜਾ ਵਿੱਚ ਸ਼ਿਲਾਗਰਹ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਹੋਈ। ਮੈਂਬਰਾਂ ਨੇ ਸ਼ਿਲਾਗਰਹ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਹੋਈ। ਮੈਂਬਰਾਂ ਨੇ ਸ਼ਿਲਾਗਰਹ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਹੋਈ। ਮੈਂਬਰਾਂ ਨੇ ਸ਼ਿਲਾਗਰਹ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਹੋਈ।

ਵਿਦਿਆਰਥੀਆਂ ਦੀ ਮਦਦ ਲਈ ਹੰਗਰੀ ਰਹਿੰਦੇ ਗਰੁੱਪਾਂ ਨੇ ਹੱਥ ਵਧਾਏ



ਹੰਗਰੀ ਵਿੱਚ ਵੱਡੇ ਪੱਧਰ 'ਤੇ ਗਰੀਬ ਵਿਦਿਆਰਥੀਆਂ ਦੀ ਮਦਦ ਲਈ ਹੰਗਰੀ ਰਹਿੰਦੇ ਗਰੁੱਪਾਂ ਨੇ ਹੱਥ ਵਧਾਏ। ਹੰਗਰੀ ਵਿੱਚ ਵੱਡੇ ਪੱਧਰ 'ਤੇ ਗਰੀਬ ਵਿਦਿਆਰਥੀਆਂ ਦੀ ਮਦਦ ਲਈ ਹੰਗਰੀ ਰਹਿੰਦੇ ਗਰੁੱਪਾਂ ਨੇ ਹੱਥ ਵਧਾਏ।

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਦਵਾਈਆਂ ਖਰੀਦਣ ਤੋਂ ਅਸਮਰਥ ਪਰਵਾਰਾਂ ਦੀ ਮਦਦ



ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਦਵਾਈਆਂ ਖਰੀਦਣ ਤੋਂ ਅਸਮਰਥ ਪਰਵਾਰਾਂ ਦੀ ਮਦਦ ਕੀਤੀ ਗਈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਦਵਾਈਆਂ ਖਰੀਦਣ ਤੋਂ ਅਸਮਰਥ ਪਰਵਾਰਾਂ ਦੀ ਮਦਦ ਕੀਤੀ ਗਈ।

ਪੁਲੀ (ਰਾਮਚੰਦਰ ਪਿੰਡ, ਕਿੱਲੀ ਗਲਗ)

ਪੁਲੀ (ਰਾਮਚੰਦਰ ਪਿੰਡ, ਕਿੱਲੀ ਗਲਗ) ਵਿੱਚ ਇੱਕ ਮੌਤ ਹੋਈ। ਪੁਲੀ (ਰਾਮਚੰਦਰ ਪਿੰਡ, ਕਿੱਲੀ ਗਲਗ) ਵਿੱਚ ਇੱਕ ਮੌਤ ਹੋਈ।

ਸੀ ਐੱਚ ਸੀ 'ਚ ਲੋਕਾਂ ਨੂੰ ਕੀਤਾ ਜਾਗਰੂਕ

ਸੀ ਐੱਚ ਸੀ 'ਚ ਲੋਕਾਂ ਨੂੰ ਕੀਤਾ ਜਾਗਰੂਕ ਕੀਤਾ ਗਿਆ। ਸੀ ਐੱਚ ਸੀ 'ਚ ਲੋਕਾਂ ਨੂੰ ਕੀਤਾ ਜਾਗਰੂਕ ਕੀਤਾ ਗਿਆ।

ਆਈ.ਟੀ.ਆਈ. ਦੇ ਵਿਦਿਆਰਥੀਆਂ ਦੀ ਮਦਦ ਲਈ 144 ਲਾਗੂ

ਆਈ.ਟੀ.ਆਈ. ਦੇ ਵਿਦਿਆਰਥੀਆਂ ਦੀ ਮਦਦ ਲਈ 144 ਲਾਗੂ ਕੀਤੇ ਗਏ। ਆਈ.ਟੀ.ਆਈ. ਦੇ ਵਿਦਿਆਰਥੀਆਂ ਦੀ ਮਦਦ ਲਈ 144 ਲਾਗੂ ਕੀਤੇ ਗਏ।

ਸਰਕਾਰੀ ਸਕੂਲ ਗੁਰਦਾਸ 'ਚ ਅੰਗਰੇਜ਼ੀ/ਜਮਾਇਕ ਸਿੱਖਿਆ ਮੇਲਾ ਕਰਵਾਇਆ

ਸਰਕਾਰੀ ਸਕੂਲ ਗੁਰਦਾਸ 'ਚ ਅੰਗਰੇਜ਼ੀ/ਜਮਾਇਕ ਸਿੱਖਿਆ ਮੇਲਾ ਕਰਵਾਇਆ ਗਿਆ। ਸਰਕਾਰੀ ਸਕੂਲ ਗੁਰਦਾਸ 'ਚ ਅੰਗਰੇਜ਼ੀ/ਜਮਾਇਕ ਸਿੱਖਿਆ ਮੇਲਾ ਕਰਵਾਇਆ ਗਿਆ।

ਲੋਕਾਂ ਨੇ ਚੰਨੀ ਨੂੰ ਦੋਬਾਰਾ ਮੁੱਖ ਮੰਤਰੀ ਬਣਾਉਣ ਦਾ ਮਨ ਬਣਾਇਆ : ਲੋਹਗੜ੍ਹ

ਲੋਕਾਂ ਨੇ ਚੰਨੀ ਨੂੰ ਦੋਬਾਰਾ ਮੁੱਖ ਮੰਤਰੀ ਬਣਾਉਣ ਦਾ ਮਨ ਬਣਾਇਆ। ਲੋਕਾਂ ਨੇ ਚੰਨੀ ਨੂੰ ਦੋਬਾਰਾ ਮੁੱਖ ਮੰਤਰੀ ਬਣਾਉਣ ਦਾ ਮਨ ਬਣਾਇਆ।

ਅਮਰਿਤ (ਜਸਬੰਦ ਸਿੰਘ ਕੱਲੋਂ, ਹਰਪਾਲ ਸੋਢੀ)

ਅਮਰਿਤ (ਜਸਬੰਦ ਸਿੰਘ ਕੱਲੋਂ, ਹਰਪਾਲ ਸੋਢੀ) ਨੇ ਕਿਹਾ ਕਿ... ਅਮਰਿਤ (ਜਸਬੰਦ ਸਿੰਘ ਕੱਲੋਂ, ਹਰਪਾਲ ਸੋਢੀ) ਨੇ ਕਿਹਾ ਕਿ...

ਵਿਸ਼ਵ ਮੈਟਾਫਾ ਵਿਦਵਸ ਮਨਾਇਆ

ਵਿਸ਼ਵ ਮੈਟਾਫਾ ਵਿਦਵਸ ਮਨਾਇਆ ਗਿਆ। ਵਿਸ਼ਵ ਮੈਟਾਫਾ ਵਿਦਵਸ ਮਨਾਇਆ ਗਿਆ।

ਅੰਗਰੇਜ਼ੀ ਪਾਠਕ੍ਰਮ ਸੰਬੰਧੀ ਕਰਾਇਆ ਵਿੱਦਿਅਕ ਮੇਲਾ

ਅੰਗਰੇਜ਼ੀ ਪਾਠਕ੍ਰਮ ਸੰਬੰਧੀ ਕਰਾਇਆ ਵਿੱਦਿਅਕ ਮੇਲਾ ਕਰਵਾਇਆ ਗਿਆ। ਅੰਗਰੇਜ਼ੀ ਪਾਠਕ੍ਰਮ ਸੰਬੰਧੀ ਕਰਾਇਆ ਵਿੱਦਿਅਕ ਮੇਲਾ ਕਰਵਾਇਆ ਗਿਆ।

...ਸ਼ੁੱਧ 1 ਦਾ ਬਾਕੀ

...ਸ਼ੁੱਧ 1 ਦਾ ਬਾਕੀ... ਵਿੱਚ ਵੱਡੇ ਪੱਧਰ 'ਤੇ ਗਰੀਬ ਵਿਦਿਆਰਥੀਆਂ ਦੀ ਮਦਦ ਲਈ ਹੰਗਰੀ ਰਹਿੰਦੇ ਗਰੁੱਪਾਂ ਨੇ ਹੱਥ ਵਧਾਏ।

ਪੂਰਕਰੇਨ 'ਚ ਫਸੇ ਬੱਚਿਆਂ ਦੀ ਘਰ ਵਾਪਸੀ ਲਈ ਅਰਦਾਸ

ਪੂਰਕਰੇਨ 'ਚ ਫਸੇ ਬੱਚਿਆਂ ਦੀ ਘਰ ਵਾਪਸੀ ਲਈ ਅਰਦਾਸ ਕੀਤੀ ਗਈ। ਪੂਰਕਰੇਨ 'ਚ ਫਸੇ ਬੱਚਿਆਂ ਦੀ ਘਰ ਵਾਪਸੀ ਲਈ ਅਰਦਾਸ ਕੀਤੀ ਗਈ।

ਨੰਕਾਰਣ, ਸਰਬੱਤ, ਪੰਚ, ਜਮਾਇਕ ਸੇਵਾ ਦੇ ਯੁਗੰਤ

ਨੰਕਾਰਣ, ਸਰਬੱਤ, ਪੰਚ, ਜਮਾਇਕ ਸੇਵਾ ਦੇ ਯੁਗੰਤ ਕੀਤੇ ਗਏ। ਨੰਕਾਰਣ, ਸਰਬੱਤ, ਪੰਚ, ਜਮਾਇਕ ਸੇਵਾ ਦੇ ਯੁਗੰਤ ਕੀਤੇ ਗਏ।

ਪੁਲੀ (ਰਾਮਚੰਦਰ ਪਿੰਡ, ਕਿੱਲੀ ਗਲਗ)

ਪੁਲੀ (ਰਾਮਚੰਦਰ ਪਿੰਡ, ਕਿੱਲੀ ਗਲਗ) ਵਿੱਚ ਇੱਕ ਮੌਤ ਹੋਈ। ਪੁਲੀ (ਰਾਮਚੰਦਰ ਪਿੰਡ, ਕਿੱਲੀ ਗਲਗ) ਵਿੱਚ ਇੱਕ ਮੌਤ ਹੋਈ।

PHF LEASING LIMITED
 Registered Office: 503, G.T. Road, Jalandhar-143001, Punjab, INDIA
 E-Mail: phf_leasing@phfleasing.com; Website: www.phfleasing.com
 The Leasing Agent: PHF Leasing Limited, 503, G.T. Road, Jalandhar-143001, Punjab, INDIA

ਬੰਦੋਬਸਤੀ ਕਰਨ ਲਈ ਸਹਿਮਤੀ
 ਵੱਡੇ ਮੈਲੇ ਵਿੱਚ ਸ਼ਾਮਲ ਹੋ ਕੇ ਫਿਰ ਵੀ ਸ਼ਾਮਲ ਹੋਣਾ ਚਾਹੀਦਾ ਹੈ।
 1. ਮੈਲੇ ਵਿੱਚ ਸ਼ਾਮਲ ਹੋਣ ਲਈ ਸਹਿਮਤੀ ਕਰਨੀ ਚਾਹੀਦੀ ਹੈ।
 2. ਮੈਲੇ ਵਿੱਚ ਸ਼ਾਮਲ ਹੋਣ ਲਈ ਸਹਿਮਤੀ ਕਰਨੀ ਚਾਹੀਦੀ ਹੈ।
 3. ਮੈਲੇ ਵਿੱਚ ਸ਼ਾਮਲ ਹੋਣ ਲਈ ਸਹਿਮਤੀ ਕਰਨੀ ਚਾਹੀਦੀ ਹੈ।